



ਸਿਟੀ ਆਫ ਬ੍ਰੈਂਪਟਨ ਦੀਆਂ ਚੋਣਵੀਆਂ ਫੈਸਿਲਿਟੀਜ ਵਾਸਤੇ, 22 ਸਤੰਬਰ ਤੋਂ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਹੋਵੇਗੀ

ਬ੍ਰੈਂਪਟਨ, ਓਨਟਾਰੀਓ (17 ਸਤੰਬਰ, 2021) – ਕੁਝ ਫੈਸਿਲਿਟੀਜ ਵਿੱਚ ਦਾਖਲ ਹੋਣ ਲਈ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਵਾਲੇ, ਓਨਟਾਰੀਓ ਸਰਕਾਰ (Government of Ontario) ਦੇ [ਰੈਗੂਲੇਸ਼ਨਸ \(regulations\)](#) ਅਤੇ [ਗਾਈਡੈਂਸ \(guidance\)](#) ਦੇ ਮੁਤਾਬਕ, ਸਿਟੀ ਆਫ ਬ੍ਰੈਂਪਟਨ ਵਿੱਚ ਬੁੱਧਵਾਰ, 22 ਸਤੰਬਰ ਤੋਂ, ਰੇਕ੍ਰਿਏਸ਼ਨ, ਸਪੋਰਟਸ, ਸੱਭਿਆਚਾਰਕ ਅਤੇ ਮਨੋਰੰਜਨ ਸਬੰਧੀ ਫੈਸਿਲਿਟੀਜ ਸਮੇਤ, ਸਿਟੀ ਦੀ ਮਾਲਕੀ ਵਾਲੀਆਂ ਚੋਣਵੀਆਂ ਸੇਵਾਵਾਂ ਤੱਕ ਪਹੁੰਚ ਲਈ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਹੋਵੇਗੀ। ਛੋਟਾਂ, ਓਨਟਾਰੀਓ ਸਰਕਾਰ ਦੇ ਰੈਗੂਲੇਸ਼ਨਸ ਦੇ ਮੁਤਾਬਕ ਦਿੱਤੀਆਂ ਜਾਣਗੀਆਂ।

ਪ੍ਰੋਵਿੰਸੀਅਲ ਰੈਗੂਲੇਸ਼ਨ ਅਤੇ ਗਾਈਡਲਾਈਨਾਂ ਦੇ ਮੁਤਾਬਕ, ਇਨਡੋਰ ਖੇਤਰਾਂ ਵਿੱਚ ਵੈਕਸੀਨ ਸਰਟੀਫਿਕੇਸ਼ਨ ਲੋੜੀਂਦੇ ਹੋਣਗੇ, ਜਿਵੇਂ:

- ਵਾਟਰਪਾਰਕਾਂ ਅਤੇ ਨਿੱਜੀ ਸਰੀਰਕ ਫਿਟਨੈਸ ਟ੍ਰੇਨਰਾਂ ਸਮੇਤ, ਸਪੋਰਟਸ ਅਤੇ ਰੇਕ੍ਰਿਏਸ਼ਨਲ ਫਿਟਨੈਸ ਗਤੀਵਿਧੀਆਂ ਲਈ ਵਰਤੀਆਂ ਜਾਣ ਵਾਲੀਆਂ ਫੈਸਿਲਿਟੀਜ
- ਉਹ ਫੈਸਿਲਿਟੀਜ, ਜਿੱਥੇ ਦਰਸ਼ਕ ਕਾਰਜਕਰਮ ਦੇਖਦੇ ਹਨ
- ਕਾਨਫਰੰਸ ਸੈਂਟਰਾਂ ਜਾਂ ਕਨਵੈਨਸ਼ਨ ਸੈਂਟਰਾਂ ਸਮੇਤ ਮੀਟਿੰਗ ਅਤੇ ਕਾਰਜਕਰਮ ਵਾਲੀਆਂ ਥਾਵਾਂ
- ਕੋਨਸਰਟ ਥਾਵਾਂ, ਥਿਏਟਰ ਅਤੇ ਸਿਨੇਮਾ
- ਕੈਸੀਨੋ, ਬਿੰਗੋ ਹਾਲਸ ਅਤੇ ਹੋਰ ਗੇਮਿੰਗ ਸੰਸਥਾਨ
- ਰੈਸਟੋਰੈਂਟ, ਬਾਰਸ ਅਤੇ ਖਾਣ-ਪੀਣ ਵਾਲੇ ਹੋਰ ਸੰਸਥਾਨ
- ਖਾਣ-ਪੀਣ ਵਾਲੇ ਹੋਰ ਸੰਸਥਾਨਾਂ ਦੇ ਇਨਡੋਰ ਅਤੇ ਆਊਟਡੋਰ ਦੇਵੇਂ ਖੇਤਰ, ਜਿੱਥੇ ਡਾਂਸ ਫੈਸਿਲਿਟੀਜ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਇਹਨਾਂ ਵਿੱਚ ਸ਼ਾਮਲ ਹਨ, ਨਾਈਟਕਲਬਸ, ਰੈਸਟੋ-ਕਲਬਸ ਅਤੇ ਇਹਨਾਂ ਵਰਗੇ ਹੋਰ ਸੰਸਥਾਨ

ਇਹਨਾਂ ਵਾਸਤੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਨਹੀਂ ਹੋਵੇਗੀ:

- ਲਾਇਬ੍ਰੇਰੀਆਂ, ਕੋਰਟ ਹਾਊਸ ਜਾਂ ਸਿਟੀ ਦੀਆਂ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਾਲੀਆਂ ਥਾਵਾਂ, ਜਿਵੇਂ ਟੈਕਸ ਬਿਲਾਂ ਦਾ ਭੁਗਤਾਨ ਕਰਨਾ ਜਾਂ ਬਿਲਡਿੰਗ ਪਰਮਿਟ ਪ੍ਰਾਪਤ ਕਰਨਾ
- ਕਿਸੇ ਆਯੋਜਿਤ ਸਪੋਰਟ ਵਿੱਚ ਹਿੱਸਾ ਲੈਣ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚੇ, ਹਾਲਾਂਕਿ ਮਾਪਿਆਂ ਅਤੇ ਸਰਪ੍ਰਸਤਾਂ ਸਮੇਤ ਦਰਸ਼ਕਾਂ ਲਈ ਦਾਖਲ ਹੋਣ ਲਈ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ ਲਾਜ਼ਮੀ ਹੋਵੇਗਾ
- ਡੇ ਕੈਂਪਾਂ, ਚਾਈਲਡ ਕੇਅਰ ਅਤੇ ਸੋਸ਼ਲ ਸਰਵਿਸਿਜ ਲਈ ਵਰਤੀਆਂ ਜਾਣ ਵਾਲੀਆਂ ਕਿਰਾਏ ਤੇ ਲੈਣ ਵਾਲੀਆਂ ਥਾਵਾਂ
- ਵਿਆਹ ਸਮਾਰੋਹ, ਧਾਰਮਿਕ ਸੇਵਾਵਾਂ/ਰਸਮਾਂ ਅਤੇ ਅੰਤਿਮ ਸੰਸਕਾਰ (ਸਿਰਫ ਸੈਰੇਮਨੀ)
- ਨਿੱਜੀ ਰਿਹਾਇਸ਼ਾਂ ਵਿੱਚ ਇਕੱਠ
- ਆਊਟਡੋਰ ਕਾਰਜਕਰਮ

ਵੈਕਸੀਨ ਸਰਟੀਫਿਕੇਟ ਰੈਗੂਲੇਸ਼ਨਸ ਲਾਗੂ ਕਰਨ ਵਿੱਚ ਕਾਰੋਬਾਰੀਆਂ ਦੀ ਸਹਾਇਤਾ ਲਈ, ਓਨਟਾਰੀਓ ਸਰਕਾਰ ਦੇ [ਕਾਰੋਬਾਰੀਆਂ ਲਈ ਮਾਰਗ ਦਰਸ਼ਨ \(Guidance for Businesses\)](#) ਵਸੀਲੇ ਉਪਲਬਧ ਹਨ। ਪੂਰੇ ਵੇਰਵੇ [ਓਨਟਾਰੀਓ ਸਰਕਾਰ ਦੇ ਰੈਗੂਲੇਸ਼ਨਸ \(Government of Ontario regulations\)](#) ਵਿੱਚ ਦੇਖੇ ਜਾ ਸਕਦੇ ਹਨ।



ਸਿਟੀ ਦੀਆਂ ਫੈਸਿਲਿਟੀਜ ਵਿਖੇ ਵੈਕਸੀਨੇਸ਼ਨ ਦੇ ਸਬੂਤ ਦੀਆਂ ਸਵੀਕ੍ਰਿਤ ਵਿਧੀਆਂ

ਸਿਟੀ ਆਫ ਬ੍ਰੈਮਪਟਨ ਦੀ ਫੈਸਿਲਿਟੀ ਵਿਖੇ ਜਾਣ ਦੇ ਸਮੇਂ, ਨਿੱਜੀ ਪਛਾਣ ਦੇ ਦਸਤਾਵੇਜ਼ ਦੇ ਨਾਲ-ਨਾਲ, ਵੈਕਸੀਨੇਸ਼ਨ ਸਥਿਤੀ ਦੇ ਸਬੂਤ ਦੀਆਂ ਹੇਠਾਂ ਲਿਖੀਆਂ ਵਿਧੀਆਂ ਸਵੀਕਾਰ ਕੀਤੀਆਂ ਜਾਣਗੀਆਂ:

1. ਇਮਿਊਨਾਈਜ਼ੇਸ਼ਨ ਵੈਕਸੀਨ ਰਸੀਦ ਦਾ ਸਬੂਤ: ਇਸਨੂੰ ਸੂਬੇ ਦੇ ਔਨਲਾਈਨ [ਕੋਵਿਡ-19 ਵੈਕਸੀਨ ਪੋਰਟਲ \(COVID-19 Vaccine Portal\)](#) ਤੋਂ ਜਾਂ ਪ੍ਰੋਵਿੰਸੀਅਲ ਵੈਕਸੀਨ ਬੁਕਿੰਗ ਲਾਈਨ (Provincial Vaccine Booking Line) ਨੂੰ 1.833.943.3900 ਤੇ ਫੋਨ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।
2. ਓਨਟੈਰੀਓ ਦੁਆਰਾ ਤਿਆਰ ਕੀਤੀ ਡਿਜੀਟਲ ਵੈਕਸੀਨ ਰਸੀਦ: ਓਨਟੈਰੀਓ ਸਰਕਾਰ ਇਹ ਵਿਕਲਪ, ਅਕਤੂਬਰ 2021 ਵਿੱਚ ਪੇਸ਼ ਕਰ ਰਹੀ ਹੈ। ਡਿਜੀਟਲ ਵੈਕਸੀਨ ਰਸੀਦ, ਤੁਹਾਡੇ ਮੋਬਾਈਲ ਫੋਨ ਵਿੱਚ ਰੱਖੀ ਜਾ ਸਕਦੀ ਹੈ ਅਤੇ ਇਹ ਦਿਖਾਉਣ ਲਈ ਅਸਾਨੀ ਨਾਲ ਵਰਤੀ ਜਾ ਸਕਦੀ ਹੈ ਕਿ ਤੁਸੀਂ ਵੈਕਸੀਨ ਲਗਵਾ ਲਈ ਹੋ। ਉਪਲਬਧ ਹੋਣ ਤੇ ਇਸ ਵਿਕਲਪ ਬਾਰੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca